

ਯੂਰੀਨਰੀ ਇਨਕੋਟੀਨੈਸ (ਪਿਸ਼ਾਬ ਅਸੰਜਮਤਾ)

Urinary Incontinence

ਪਿਸ਼ਾਬ ਰੋਕਣ ਵਿੱਚ ਦਿੱਕਤ

Problems controlling when your urine ("pee") comes out

ਯੂਰੀਨਰੀ ਇਨਕੋਟੀਨੈਸ ਕੀ ਹੈ?

What is urinary incontinence?

ਪਿਸ਼ਾਬ ਨਿਕਲਣ 'ਤੇ ਜਦੋਂ ਤੁਸੀਂ ਕਾਬੂ ਨਾ ਕਰ ਸਕੋ, ਉਸ ਨੂੰ ਯੂਰੀਨਰੀ ਇਨਕੋਟੀਨੈਸ ਕਹਿੰਦੇ ਹਨ। ਜਾਂ ਤੁਸੀਂ ਚਾਹੁਣ 'ਤੇ ਪਿਸ਼ਾਬ ਨਾ ਕਰ ਸਕੋ, ਜਾਂ ਪਿਸ਼ਾਬ ਨਿਕਲਣ 'ਤੇ ਤੁਸੀਂ ਰੋਕ ਨਾ ਸਕੋ।
 ਯੂਰੀਨਰੀ ਇਨਕੋਟੀਨੈਸ ਦੀਆਂ ਕਈ ਵੱਖਰੀਆਂ ਕਿਸਮਾਂ ਹਨ।

ਸਟ੍ਰੈਸ ਇਨਕੋਟੀਨੈਸ

Stress incontinence

ਕੁਝ ਵਿਸ਼ੇਸ਼ ਗਤੀਵਿਧੀਆਂ ਦੌਰਾਨ ਪਿਸ਼ਾਬ ਦਾ ਰਿਸਾਵ ਹੋਣਾ। ਅਜਿਹਾ ਕੁਝ ਚੁੱਕਣ, ਛੁੱਕਣ, ਖੰਘਣ, ਹੱਸਣ ਜਾਂ ਕਸਰਤ ਦੌਰਾਨ ਹੋ ਸਕਦਾ ਹੈ।

ਫੰਕਸ਼ਨਲ ਇਨਕੋਟੀਨੈਸ

Functional incontinence

ਜਦੋਂ ਤੁਸੀਂ ਆਪਣੇ ਸ਼ਰੀਰ, ਮਨ, ਜਾਂ ਆਪਣੀ ਸਥਿਤੀ ਕਾਰਣ ਆਪਣੇ ਪਿਸ਼ਾਬ ਨੂੰ ਕਾਬੂ ਨਹੀਂ ਕਰ ਪਾਉਂਦੇ।

ਹੋ ਸਕਦਾ ਹੈ ਕਿ ਤੁਸੀਂ ਸਮੇਂ ਸਿਰ ਟੋਏਲੈਟ ਤਕ ਨਾ ਪਹੁੰਚ ਸਕੋ ਜੇ:

- ਤੁਹਾਨੂੰ ਤੁਰਨ ਵਿੱਚ ਪਰੋਸ਼ਾਨੀ ਹੁੰਦੀ ਹੈ।
- ਤੁਹਾਨੂੰ ਇਹ ਨਹੀਂ ਪਤਾ ਕਿ ਟੋਏਲੈਟ ਕਿਥੋਂ ਹੈ।
- ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਤੁਹਾਨੂੰ ਪਿਸ਼ਾਬ ਆਇਆ ਹੈ।

ਓਵਰਫਲੋ ਇਨਕੋਟੀਨੈਸ

Overflow incontinence

ਵੱਧ ਭਰੇ ਹੋਏ ਮਸਾਨੇ ਵਿੱਚੋਂ ਪਿਸ਼ਾਬ ਬਾਹਰ ਨਿਕਲਦਾ ਹੈ।

ਹੋ ਸਕਦਾ ਹੈ ਕਿ ਤੁਹਾਨੂੰ:

- ਘੱਟ ਮਾਤਰਾ ਵਿੱਚ ਕਈ ਵਾਰ ਪਿਸ਼ਾਬ ਆਵੇ
- ਪਿਸ਼ਾਬ ਕਰਨਾ ਸੁਰੂ ਕਰਨ ਵਿਚ ਮੁਸਕਲ ਹੋਵੇ
- ਪਿਸ਼ਾਬ ਦੀ ਧਾਰ ਧੀਮੀ ਧਾਰ ਹੋਵੇ
- ਅਜਿਹਾ ਮਹਿਸੂਸ ਹੋਵੇ ਕਿ ਤੁਹਾਡਾ ਮਸਾਨਾ ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ।



ਅਰਜ ਇਨਕੋਟੀਨੈਸ

Urge incontinence

ਇਸ ਨੂੰ "ਓਵਰਐਕਟਿਵ ਬਲੈਂਡਰ" ਵੀ ਕਿਹਾ ਜਾਂਦਾ ਹੈ। ਤੁਹਾਨੂੰ ਪਿਸ਼ਾਬ ਬਹੁਤ ਜ਼ੋਰ ਨਾਲ ਆਇਆ ਹੋ ਸਕਦਾ ਹੈ। ਕਈ ਵਾਰ ਇਹ ਅਹਿਸਾਸ ਇੰਨਾ ਤੀਬਰ ਹੁੰਦਾ ਹੈ ਕਿ ਤੁਹਾਡੇ ਤੋਂ ਕਾਬੂ ਨਹੀਂ ਕਰ ਹੁੰਦਾ ਅਤੇ ਤੁਹਾਡਾ ਬਲੈਂਡਰ ਆਪਣੇ ਆਪ ਖਾਲੀ ਹੋ ਜਾਂਦਾ ਹੈ।

ਮਿਕਸਡ ਇਨਕੋਟੀਨੈਸ

Mixed incontinence

ਤੁਹਾਨੂੰ ਇੱਕ ਨਾਲੋਂ ਵੱਧ ਕਿਸਮ ਦੀ ਇਨਕੋਟੀਨੈਸ ਹੈ।

ਕੈਂਸਰ-ਸੰਬੰਧਤ ਯੂਰੀਨਰੀ ਇਨਕੋਟੀਨੈਸ ਦੇ ਕੀ ਕਾਰਣ ਹਨ?

What causes cancer-related urinary incontinence?

ਕੈਂਸਰ ਅਤੇ ਕੈਂਸਰ ਟ੍ਰੀਟਮੈਂਟ ਤੁਹਾਡੇ ਪਿਸ਼ਾਬ ਨਿਕਲਣ ਨੂੰ ਕਾਬੂ ਕਰਨ ਵਾਲੀਆਂ ਮਾਸਪੇਸ਼ੀਆਂ ਅਤੇ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਉਨ੍ਹਾਂ 'ਤੇ ਖਿੱਚ ਪਾ ਸਕਦੇ ਹਨ।

ਜੇਕਰ ਤੁਸੀਂ ਬਹੁਤ ਜ਼ਿਆਦਾ ਖੰਘਦੇ ਹੋ, ਤਾਂ ਇਸ ਨਾਲ ਤੁਹਾਡੇ ਬਲੈਂਡਰ ਉੱਤੇ ਬਹੁਤ ਜ਼ੋਰ ਪੈ ਸਕਦਾ ਹੈ।

ਕੈਂਸਰ ਦੇ ਕੁਝ ਟ੍ਰੀਟਮੈਂਟਾਂ ਤੋਂ ਬਾਅਦ, ਤੁਹਾਡਾ ਸ਼ਰੀਰ ਤੰਦਰੂਸਤ ਹੋਣ ਦੇ ਨਾਲ ਨਾਲ ਯੂਰੀਨਰੀ ਇਨਕੋਟੀਨੈਸ ਬਿਹਤਰ ਹੋ ਸਕਦੀ ਹੈ ਪਰ ਕਈ ਵਾਰ ਇਹ ਪੱਕੇ ਤੌਰ 'ਤੇ ਵੀ ਹੋ ਸਕਦੀ ਹੈ (ਆਪਣੇ ਆਪ ਠੀਕ ਨਹੀਂ ਹੁੰਦੀ)।

ਮੈਨੂੰ ਆਪਣੀ ਸਿਹਤ ਸੰਭਾਲ ਟੀਮ ਨਾਲ ਕਦੋਂ ਗੱਲ ਕਰਨੀ ਚਾਹੀਦੀ ਹੈ?

When should I talk to my health care team?

ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਯੂਰੀਨਰੀ ਇਨਕੌਟੀਨੈਸ ਹੈ ਤਾਂ ਆਪਣੀ ਸਿਹਤ ਸੰਭਾਲ ਟੀਮ ਨਾਲ ਗੱਲ ਕਰੋ। ਜੇਕਰ ਇਸ ਦਾ ਪ੍ਰਬੰਧਨ ਨਾ ਕੀਤਾ ਜਾਵੇ ਤਾਂ ਇਹ ਤੁਹਾਡੇ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੇ ਧਿਆਨ ਨਾ ਰਖਿਆ ਜਾਵੇ ਤਾਂ ਤੁਹਾਡੀ ਚਮੜੀ 'ਤੇ ਜਲਣ ਮਹਿਸੂਸ ਹੋ ਸਕਦੀ ਹੈ ਅਤੇ ਤੁਹਾਡੀ ਚਮੜੀ ਵੱਟ ਸਕਦੀ ਹੈ। ਜੇ ਤੁਹਾਨੂੰ ਆਪਣੇ ਆਪ ਨੂੰ ਸਾਫ਼ ਰੱਖਣ ਵਿੱਚ ਦਿੱਕਤ ਹੁੰਦੀ ਹੈ, ਤਾਂ ਤੁਹਾਡੇ ਜੀਵਨ ਦੀ ਗੁਣਵੱਤਾ ਘੱਟ ਸਕਦੀ ਹੈ।

ਤੁਹਾਡੀ ਸਿਹਤ ਸੰਭਾਲ ਟੀਮ ਸਮੱਸਿਆ ਦਾ ਕਾਰਣ ਲੱਭਣ ਦੀ ਕੋਸ਼ਿਸ਼ ਕਰੇਗੀ। ਉਹ ਤੁਹਾਨੂੰ ਇਸ ਬਾਰੇ ਇਕ ਡਾਇਰੀ ਰੱਖਣ ਲਈ ਕਹਿ ਸਕਦੇ ਹਨ ਕਿ ਤੁਸੀਂ ਕਦੋਂ, ਕਿੰਨੀ ਵਾਰ ਅਤੇ ਕਿੰਨਾ ਪਿਸ਼ਾਬ ਕਰ ਰਹੇ ਹੋ। ਇਨਫੈਕਸ਼ਨ ਦਾ ਪਤਾ ਲਗਾਉਣ ਜਾਂ ਤੁਹਾਡੇ ਮਸਾਨੇ ਦੀ ਕਾਰਜਸ਼ੀਲਤਾ ਦਾ ਹੋਰ ਚੰਗੀ ਤਰ੍ਹਾਂ ਨਰੀਖਣ ਕਰਨ ਲਈ ਤੁਹਾਨੂੰ ਟੈਸਟਾਂ ਦੀ ਲੋੜ ਪੈ ਸਕਦੀ ਹੈ।

ਤੁਹਾਡੀ ਸਿਹਤ ਸੰਭਾਲ ਟੀਮ:

- ਉਨ੍ਹਾਂ ਮੈਡੀਕਲ ਸਮੱਸਿਆਵਾਂ ਦਾ ਇਲਾਜ ਕਰ ਸਕਦੀ ਹੈ ਜਿਨ੍ਹਾਂ ਕਾਰਣ ਯੂਰੀਨਰੀ ਇਨਕੌਟੀਨੈਸ ਹੁੰਦੀ ਹੈ।
- ਤੁਹਾਨੂੰ ਸਹਾਰਾ ਦੇ ਸਕਦੀ ਹੈ ਅਤੇ ਕੰਮਿਊਨਿਟੀ ਵਿੱਚ ਸਰੋਤ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
- ਜੇ ਲੋੜ ਹੋਵੇ, ਤਾਂ ਤੁਹਾਨੂੰ ਸਪੇਸ਼ਲਿਸਟਾਂ ਕੋਲ ਭੇਜ ਸਕਦੀ ਹੈ।

ਯੂਰੀਨਰੀ ਇਨਕੌਟੀਨੈਸ ਲਈ ਕੀ ਟ੍ਰੀਟਮੈਂਟ ਹਨ?

What are the treatments for urinary incontinence?

ਤੁਹਾਡੀ ਯੂਰੀਨਰੀ ਇਨਕੌਟੀਨੈਸ ਦੇ ਕਾਰਣ ਅਤੇ ਗੰਭੀਰਤਾ ਦੇ ਅਧਾਰ 'ਤੇ, ਤੁਹਾਨੂੰ ਦਵਾਈ, ਇੱਕ ਮੈਡੀਕਲ ਡਿਵਾਈਸ ਜਾਂ ਸਰਜਰੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।

ਦਵਾਈਆਂ

Medicines

ਦਵਾਈਆਂ ਵੱਖਰੇ ਤਰੀਕਿਆਂ ਨਾਲ ਕੰਮ ਕਰਦੀਆਂ ਹਨ:

- ਮਸਾਨੇ ਦੀ ਮਾਸਪੇਸ਼ੀ ਨੂੰ ਆਰਾਮ ਪਹੁੰਚਾ ਸਕਦੀਆਂ ਹਨ।
- ਮਸਾਨੇ ਵਿੱਚ ਕੜਵੱਲ ਪਾਉਣ ਵਾਲੇ ਨਾੜੀ ਸਕੇਤਾਂ ਨੂੰ ਬਲਾਕ ਕਰ ਸਕਦੀਆਂ ਹਨ (ਜਦੋਂ ਬਲੈਡਰ ਮਾਸਪੇਸ਼ੀ ਚੇਤਾਵਤੀ ਤੋਂ ਬਿਨਾਂ ਪਿਚਕ ਜਾਂਦੀ ਹੈ, ਜਿਸ ਕਾਰਣ ਤੁਹਾਨੂੰ ਪਿਸ਼ਾਬ ਦਾ ਜ਼ੋਰ ਮਹਿਸੂਸ ਹੁੰਦਾ ਹੈ)।
- ਪਿਸ਼ਾਬ ਨੂੰ ਮਸਾਨਾ ਵੱਧ ਤੋਂ ਵੱਧ ਕਿੰਨਾ ਪਿਸ਼ਾਬ ਰੱਖ ਸਕਦਾ ਹੈ, ਇਸ ਮਿਕਦਾਰ ਨੂੰ ਵਧਾ ਸਕਦੀਆਂ ਹਨ।

ਮੈਡੀਕਲ ਯੰਤਰ

Medical Devices

ਜੇ ਤੁਹਾਡੀ ਸਿਹਤ ਸੰਭਾਲ ਟੀਮ ਦਾ ਸੋਚਣਾ ਹੈ ਕਿ ਇਨ੍ਹਾਂ ਨਾਲ ਮਦਦ ਮਿਲ ਸਕਦੀ ਹੈ, ਤਾਂ ਉਹ ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰਨਗੇ।

ਬਾਇਓਡਾਈਕੈਰ ਵਿੱਚ ਮਾਸਪੇਸ਼ੀਆਂ ਦੇ ਸੁੰਗੜਨ ਦੀ ਨਿਗਰਾਨੀ ਲਈ ਇੱਕ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਇਹ ਪਤਾ ਲੱਗ ਸਕਦਾ ਹੈ ਕਿ ਤੁਹਾਡਾ ਸ਼ਰੀਰ ਪਿਸ਼ਾਬ 'ਤੇ ਨਿਯੰਤਰਣ ਕਰਨ ਲਈ ਕਿਹੜੀਆਂ ਮਾਸਪੇਸ਼ੀਆਂ ਦੀ ਵਰਤੋਂ ਕਰਦਾ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਤਕੜੀਆਂ ਹੋ ਸਕਦੀਆਂ ਹਨ ਅਤੇ ਬਲੈਡਰ 'ਤੇ ਨਿਯੰਤਰਣ ਬਿਹਤਰ ਹੋ ਸਕਦਾ ਹੈ।

ਸਰਜਰੀ

Surgery

ਜੇ ਲੋੜ ਹੋਈ ਤਾਂ ਤੁਹਾਡੀ ਸਿਹਤ ਸੰਭਾਲ ਟੀਮ ਤੁਹਾਨੂੰ ਇੱਕ ਸਰਜਨ ਕੋਲ ਭੇਜੇਗੀ ਤਾਂ ਕਿ ਤੁਸੀਂ ਉਨ੍ਹਾਂ ਵਿਕਲਪਾਂ ਬਾਰੇ ਗੱਲ ਕਰ ਸਕੋ ਜੇ ਤੁਹਾਡੇ ਕੋਲ ਉਪਲਬਧ ਹਨ।

ਮੈਂ ਆਪਣੇ ਆਪ ਲਈ ਕੀ ਕਰ ਸਕਦਾ ਹਾਂ?

What can I do for myself?

ਸੋਖਣ ਵਾਲੇ ਪੈਡ ਵਰਤੋਂ

Use absorbent pads

ਆਪਣੀ ਚਮੜੀ ਅਤੇ ਕੱਪਤਿੰਝਿਆਂ ਨੂੰ ਬਚਾਉਣ ਲਈ ਤੁਹਾਨੂੰ ਪਿਸ਼ਾਬ ਸੋਖਣ ਵਾਲੇ ਪੈਡ ਜਾਂ ਲਾਈਨਰ ਵਰਤੋਂ ਪੈ ਸਕਦੇ ਹਨ।

ਸਮੇਂ ਮੁਤਾਬਕ ਪਿਸ਼ਾਬ ਕਰਨਾ

Schedule urination

ਜਦੋਂ ਤੁਸੀਂ ਜਾਗ ਰਹੇ ਹੋ, ਉਸ ਵੇਲੇਹਰ 2-3 ਘੰਟਿਆਂ ਬਾਅਦ ਪਿਸ਼ਾਬ ਕਰਨਾ ਤੁਹਾਡੇ ਬਲੈਡਰ ਨੂੰ ਬਹੁਤ ਜ਼ਿਆਦਾ ਭਰਨ ਤੋਂ ਰੋਕ ਸਕਦਾ ਹੈ। ਇਸ ਨਾਲ ਅਰਜ ਇਨਕੌਟੀਨੈਸ ਵਿੱਚ ਮਦਦ ਮਿਲ ਸਕਦੀ ਹੈ।

ਕਸਰਤ

Exercise

"ਕੀਗਲ" ਕਸਰਤਾਂ ਪੈਲਿਵਕ ਫਲੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਹ ਸਟ੍ਰੈਂਸ ਇਨਕੌਟੀਨੈਸ ਵਿੱਚ ਮਦਦ ਕਰ ਸਕਦੀਆਂ ਹਨ।

ਆਪਣੀ ਗੁਦਾ ਦੇ ਆਲੋ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਕੱਸੋ ਜਾਂ ਅੰਦਰ ਵੱਲ ਖਿੱਚੋ ਜਿਵੇਂ ਤੁਸੀਂ ਗੈਸ ਨੂੰ ਨਿਕਲਣ ਤੋਂ ਰੋਕ ਰਹੇ ਹੋਵੋਂ। 10 ਸਿਕੰਟਾਂ ਤੱਕ ਖਿੱਚ ਕੇ ਰੱਖੋ। ਫਿਰ 10 ਸਿਕੰਟਾਂ ਲਈ ਆਰਾਮ ਕਰੋ। ਅਜਿਹਾ ਲਗਾਤਾਰ 10 ਵਾਰ ਕਰੋ। ਇਨ੍ਹਾਂ ਕਸਰਤਾਂ ਨੂੰ ਦਿਨ ਵਿੱਚ ਘੱਟੋ-ਘੱਟ 3 ਵਾਰ ਕਰੋ।

ਮੈਂ ਹੋਰ ਜਾਣਕਾਰੀ ਕਿੱਥੋਂ ਹਾਸਲ ਕਰਾਂ?

Where can I learn more?

- ਬੀ.ਸੀ. ਕੈਨਸਰ ਲਾਈਬ੍ਰੇਰੀ ਵੱਲੋਂ ਸੁਝਾਈਆਂ ਯੂਰੀਨਰੀ

ਇਨਕੋਟੀਨ ਨੇ ਸੰਬੰਧੀ ਵੈਬਸਾਈਟਾਂ:

bccancer.libguides.com/pathfinder-bowel

- ਬੀ.ਸੀ. ਕੈਨਸਰ ਸਪੋਰਟਿਵ ਕੇਅਰ ਸਰਿਵਿਸਜ਼:

www.bccancer.bc.ca/supportivecare

